



ਭੋਜਨ ਸੁਰੱਖਿਆ ਅਤੇ ਤਾਜ਼ਗੀ

ਜ਼ਰੂਰੀ ਪੈਕ

ਫੂਡ ਫ਼ੋਰ ਲਾਈਫ ਲਈ ਬਚਾਇਆ ਗਿਆ ਸਾਰਾ ਭੋਜਨ ਵੱਖ ਕੀਤਾ ਜਾਂਦਾ ਹੈ ਅਤੇ ਆਪਣੇ ਗੁਆਂਢੀਆਂ ਤੱਕ ਭੋਜਨ ਪਹੁੰਚਾਉਣ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਸਦਾ ਪ੍ਰਬੰਧ ਕਰਨ, ਸਟੋਰੇਜ ਅਤੇ ਟ੍ਰਾਂਸਪੋਰਟ ਲਈ ਸਖ਼ਤ ਸਰਕਾਰੀ ਸੇਵਾ ਅਨੁਸਾਰ ਇਸਨੂੰ ਪੈਕ ਕੀਤਾ ਜਾਂਦਾ ਹੈ।

ਮੌਜੂਦਾ ਸਥਿਤੀ ਵਿੱਚ ਜਿੱਥੇ ਅਸੀਂ ਤਾਜ਼ੇ ਭੋਜਨ ਦੇ ਬੈਗ – ਆਪਣੇ ਜ਼ਰੂਰੀ ਪੈਕ ਦੀ ਪੈਕਿੰਗ ਕਰ ਰਹੇ ਹਾਂ – ਅਸੀਂ ਇਹ ਬੈਗ ਤਿਆਰ ਕਰਨ ਵੇਲੇ ਸਾਫ਼-ਸਫ਼ਾਈ ਦੇ ਉੱਚੇ ਪੱਧਰ ਯਕੀਨੀ ਬਣਾਉਂਦੇ ਹਾਂ; ਹਾਲਾਂਕਿ ਅਸੀਂ ਫਿਰ ਵੀ ਤੁਹਾਨੂੰ ਇਹਨਾਂ ਦੇ ਵਧੀਆ ਤਰੀਕਿਆਂ ਦੀ ਪਾਲਣਾ ਕਰਨ ਲਈ ਪ੍ਰੇਰਦੇ ਹਾਂ:

- ਸਾਰੇ ਤਾਜ਼ੇ ਭੋਜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ
- ਸਾਬੁਨ ਅਤੇ ਪਾਣੀ ਨਾਲ ਖੋਲ੍ਹਣ ਤੋਂ ਪਹਿਲਾਂ ਕਿਸੇ ਵੀ ਕੈਨ ਦੇ ਉਪਰਲੇ ਹਿੱਸੇ ਨੂੰ ਸਾਫ਼ ਕਰਨਾ
- ਆਪਣਾ ਭੋਜਨ ਚੰਗੀ ਤਰ੍ਹਾਂ ਪਕਾਉਣਾ
- ਆਪਣੇ ਹੱਥਾਂ ਨੂੰ ਬਾਕਾਇਦਗੀ ਨਾਲ ਧੋਣਾ ਅਤੇ ਕੀਟਾਣ-ਮੁਕਤ ਕਰਨਾ

ਜੇ ਤੁਹਾਨੂੰ ਜ਼ਰੂਰਤਾਂ ਸਬੰਧੀ ਪੈਕੇਜ ਮਿਲ ਰਿਹਾ ਹੈ, ਤਾਂ ਇੰਜ ਇਸ ਗ਼ੈਰਯਕੀਨੀ ਸਮੇਂ ਵਿੱਚ ਤੁਹਾਨੂੰ ਫ਼ੋਰੀ ਮਦਦ ਮੁਹੱਈਆ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੈ ਅਤੇ ਇਸ ਵਿੱਚ ਬਚਾਏ ਗਏ, ਦਾਨ ਕੀਤੇ ਗਏ ਅਤੇ ਖਰੀਦੇ ਗਏ ਭੋਜਨ ਦਾ ਮਿਲਿਆ-ਜੁਲਿਆ ਰੂਪ ਹੁੰਦਾ ਹੈ – ਆਪਣੇ ਭਾਈਚਾਰੇ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਨੂੰ ਯਕੀਨੀ ਬਣਾਉਣ ਲਈ ਚੈਰਿਟੀਆਂ, ਕਾਰੋਬਾਰੀਆਂ ਅਤੇ ਹਾਲਟਨ ਹਲਕੇ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਜ਼ਰੂਰਤ ਦਾ ਸਮਾਨ ਮੁਹੱਈਆ ਕਰਾਇਆ ਜਾਂਦਾ ਹੈ।

ਫੂਡ ਫ਼ੋਰ ਲਾਈਫ ਮੌਜੂਦਾ ਸਥਿਤੀ ਦੀ ਨਿਗਰਾਨੀ ਕਰਦਾ ਪਿਆ ਹੈ ਅਤੇ ਸਰਕਾਰੀ ਸਿਹਤ ਏਜੰਸੀਆਂ ਵਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਦਾ ਹੈ।

ਦਿੱਤੀ ਗਈ ਤਾਰੀਖ ਤੋਂ ਪਹਿਲਾਂ ਵਰਤਣਾ

ਦਿੱਤੀ ਗਈ ਤਾਰੀਖ ਤੋਂ ਪਹਿਲਾਂ ਵਰਤਣ ਨੂੰ ਉਸਦੇ ਠੀਕ ਰਹਿਣ ਦੀ ਤਾਰੀਖ ਵਜੋਂ ਵੀ ਜਾਣਿਆ ਜਾਂਦਾ ਹੈ, ਇਸ ਤੋਂ ਤੁਹਾਨੂੰ ਪਤਾ ਚੱਲਦਾ ਹੈ ਕਿ ਪਹਿਲਾਂ ਤੋਂ ਪੈਕੇਟਬੰਦ ਭੋਜਨ ਦੇ ਠੀਕ ਰਹਿਣ ਦੀ ਮਿਆਦ ਕਦੋਂ ਖਤਮ ਹੁੰਦੀ ਹੈ।



ਹੰਢਣਸਾਰ ਮਿਆਦ ਦਾ ਮਤਲਬ ਹੈ ਕਿ ਇਸ ਸਮੇਂ ਦਾ ਢੁਕਵੀਆਂ ਸਥਿਤੀਆਂ ਹੇਠ ਸਟੋਰ ਕਰਨ ਸਮੇਂ ਸੀਲਬੰਦ ਭੋਜਨ ਦੇ ਉਤਪਾਦ ਦਾ ਪਹਿਲਾਂ ਤੋਂ ਅੰਦਾਜ਼ਾ ਲਾਇਆ ਗਿਆ ਹੁੰਦਾ ਹੈ, ਜਿਸ ਵਿੱਚ ਉਤਪਾਦਕ ਵਲੋਂ ਤਾਜ਼ਗੀ, ਸੁਆਦ, ਪੇਸ਼ਕ ਤੱਤ ਜਾਂ ਕਿਸੇ ਹੋਰ ਕੁਆਲਿਟੀਆਂ ਦਾ ਦਾਅਵਾ ਕੀਤਾ ਗਿਆ ਹੁੰਦਾ ਹੈ ਕਿ ਉਹ ਬਰਕਰਾਰ ਰਹਿਣਗੀਆਂ।

ਚਾਰਟ 'ਤੇ ਦਿੱਤੇ ਗਏ ਤੋਂ ਪਹਿਲਾਂ ਵਰਤਣਾ – ਇੱਕ ਹੋਰ ਅਟੈਚਮੈਂਟ







